

ਦਫਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ।

(ਕੰਪ: ਪੰਜਾਬ ਸਕੂਲ ਸਿੱਖਿਆ ਬੋਰਡ, ਫੇਸ-8, ਐਸ.ਏ.ਐਸ. ਨਗਰ)

(edsdpt@punjabeducation.gov.in)

ਅਮਲਾ-2 ਸ਼ਾਖਾ

ਰਜਿ.ਡਾਕ ਰਾਹੀਂ

ਵੱਲ

ਕਰਨ ਚੁੱਕਤ ਪੁੱਤਰ ਸ਼੍ਰੀ ਮਦਨ ਲਾਲ,  
ਵਾਸੀ: ਅਗਰਵਾਲ ਕਲੋਨੀ, ਗਲੀ ਨੰ. 2,  
ਮਕਾਨ ਨੰ. 2314, ਜਲਾਲਾਬਾਦ ਵੈਸਟ,  
ਜਿਲ੍ਹਾ ਫਾਜ਼ਿਲਕਾ ਅਤੇ ਹੋਰ 286 ਪਟੀਸ਼ਨਰ।

ਜਿਲਾ: 2 2415554-221/  
ਜਿਲਾ: 1501-25

ਵਿਸ਼ਾ: ਸਿਵਲ ਰਿਟ ਪਟੀਸ਼ਨ ਨੰ. 14213 ਆਫ 2025 ਕਰਨ ਚੁੱਕਤ ਅਤੇ ਹੋਰ ਬਨਾਮ ਪੰਜਾਬ ਸਰਕਾਰ।

ਉਪਰੋਕਤ ਵਿਸ਼ਾ ਅਭਿਤ ਰਿਟ ਪਟੀਸ਼ਨ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਤੀ 19.05.2025 ਨੂੰ ਕੀਤੇ ਗਏ ਫੈਸਲੇ:-

"1. Prayer made in the present petition is for directing the respondents to grant the pay scale as per the statutory rules with regard to which reliance is placed on the judgment of this Court in Saurabh Sharma and others vs. State of Punjab and another, CWP-15896-2023, which was allowed on 13.09.2024 against which LPA-2977-2024 has also been dismissed on 10.12.2024 Regarding the claim raised in the present petition, a representation dated 18.02.2025, Annexure P-30, has been submitted to the respondents, which has yet not evoked any response. He, on instructions, prays that a direction be given to the respondents to decide the same keeping in view the aforesaid judgment, in a time bound manner, to which learned State counsel has no objection.

2. In view of the above and without commenting upon the merits of the case, this petition is hereby disposed of with a direction to the respondents to decide the representation dated 18.02.2025, taking note of the aforesaid judgment, within a period of 6 months, which this Court has no reason to believe the authorities would not address in a just, fair and reasonable manner. Upon doing so, after notice and hearing offered to them and if found entitled, grant the benefit forthwith. Needless to say, if the orders are adverse to their interest, the same shall contain reasons and the petitioners shall be free to seek legal redress thereupon."

ਦੀ ਪਾਲਣਾ ਹਿੱਤ ਆਪ ਨੂੰ ਮਿਤੀ 20.01.2026 ਨੂੰ ਦੁਪਹਿਰ 12.00 ਵਜੇ ਮਾਨਯੋਗ ਡੀ.ਐਸ.ਈ. (ਸੈਕੰਡਰੀ) ਪੰਜਾਬ ਜੀ ਦੇ ਸਨਮੁੱਖ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਜਾਂਦਾ ਹੈ।

ਉਕਤ ਮਿਤੀ ਨੂੰ ਨਿੱਜੀ ਸੁਣਵਾਈ ਤੇ ਹਾਜਰ ਹੋ ਕੇ ਆਪਣਾ ਪੱਖ ਪੇਸ਼ ਕੀਤਾ ਜਾਵੇ। ਮਿਤੀ 20.01.2026 ਨੂੰ ਨਿੱਜੀ ਸੁਣਵਾਈ ਤੇ ਦੇਰੀ ਨਾਲ ਹਾਜਰ ਜਾਂ ਗੈਰਹਾਜਰ ਰਹਿਣ ਦੀ ਸੂਰਤ ਵਿੱਚ ਕੇਸ ਵਿੱਚ ਰੂਲਾਂ/ਰਦਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਨੱਥੀ: ਪਟੀਸ਼ਨਰਾਂ ਦੀ ਸੂਚੀ।

ਸਹਾਇਕ ਡਾਇਰੈਕਟਰ (ਸ.ਪ੍ਰ-2)

ਪਿੱਠ ਅੰਕਣ ਨੰ. ਉਕਤ: 252613149

ਮਿਤੀ, ਐਸ.ਏ.ਐਸ. ਨਗਰ: 15-01-2026

ਉਪਰੋਕਤ ਦਾ ਉਤਾਰਾ ਸਮੂਹ ਜਿਲ੍ਹਾ ਸਿੱਖਿਆ ਅਫਸਰਜ਼ (ਸੈ.ਸਿ) ਪੰਜਾਬ ਰਾਜ ਨੂੰ ਈ.ਮੇਲ ਰਾਹੀਂ ਭੇਜਦੇ ਹੋਏ ਲਿਖਿਆ ਜਾਂਦਾ ਹੈ ਕਿ ਆਪਣੇ ਜਿਲ੍ਹੇ ਨਾਲ ਸਬੰਧਤ ਪਟੀਸ਼ਨਰਾਂ ਨੂੰ ਨਿੱਜੀ ਸੁਣਵਾਈ ਦੀ ਮਿਤੀ 20.01.2026 ਨੂੰ ਦਫਤਰ ਵਿਖੇ ਹਾਜਰ ਹੋਣ ਲਈ ਪਾਬੰਦ ਕੀਤਾ ਜਾਵੇ।

ਸਹਾਇਕ ਡਾਇਰੈਕਟਰ (ਸ.ਪ੍ਰ-2)

ਦਫਤਰ ਜਿਲਾ ਸਿੱਖਿਆ ਅਫਸਰ(ਸੈ.ਸਿ) ਬਠਿੰਡਾ

ਪਿਠਅੰਕਣ ਨੰ: ਅ-1/1( )2026/ 921

ਮਿਤੀ 19.01.2026

ਉਪਰੋਕਤ ਦਾ ਉਤਾਰਾ ਸੰਬਧਤ ਸਕੂਲ ਮੁਖੀਆਂ ਨੂੰ ਭੇਜਕੇ ਲਿਖਿਆ ਜਾਂਦਾ ਹੈ ਕਿ ਉਕਤ ਪੱਤਰ ਅਨੁਸਾਰ ਸੰਬਧਤ ਪਟੀਸ਼ਨਰਾਂ ਨੂੰ ਦਰਜ ਸੁਣਵਾਈ ਦੀ ਮਿਤੀ 20.1.2026 ਨੂੰ ਮੁੱਖ ਦਫਤਰ ਵਿਖੇ ਹਾਜਰ ਹੋਣ ਲਈ ਪਾਬੰਦ ਕਰਨਾ ਯਕੀਨੀ ਬਣਾਇਆ ਜਾਵੇ।

ਜਿਲਾ ਸਿੱਖਿਆ ਅਫਸਰ (ਸੈ.ਸਿ) 11/36

ਬਠਿੰਡਾ